

ਪੰਜਾਬੀ ਭਾਸ਼ਾ ਅਤੇ ਇਸ ਦੇ ਭਵਿੱਖ ਬਾਰੇ ਪਹਿਲਾ ਅੰਤਰਰਾਸ਼ਟਰੀ ਸਮੇਲਨ ਅਤੇ ਵਿਚਾਰ ਗੋਸ਼ਟੀ

## ਆਧੁਨਿਕ ਵਿਗਿਆਨਕ ਯੁਗ ਵਿੱਚ ਪੰਜਾਬੀ ਭਾਸ਼ਾ ਦਾ ਸਥਾਨ

ਰਾਇਲ ਲਾਈਬ੍ਰੇਰੀ ਸਪਾ, ਯੂ: ਕੇ: ਵਿਥੇ, 10 -11 ਅਗਸਤ, 2013

# ਕੀ ਵਿਗਿਆਨਿਕ ਸੋਚ ਮਾਤ ਭਾਸ਼ਾ ਤੋਂ ਵਗੈਰ ਸੰਭਵ ਹੈ? ਇਸ ਸੰਦਰਭ ਵਿੱਚ ਮਾਤ ਭਾਸ਼ਾ ਕੀ ਹੈ।

ਦਲਵੀਰ ਕੌਰ (ਹੁਲਵਰਹੈਂਪਟਨ ਯੂ.ਕੇ)

### ਭੂਮਿਕਾ:

ਇਸ ਦੇ ਰੋਜ਼ਾ ਕਾਨਫਰੰਸ ਦੇ ਮੁਖ ਮੰਤਰ ਨੂੰ ਧਿਆਨ ਚ ਰੱਖਦੇ ਹੋਏ ਮੇਰੇ ਪਰਚੇ ਦਾ ਮਕਸਦ ਉਪਰਲੇ ਦੋ ਸਵਾਲਾਂ ਨਾਲ ਸੰਬੰਧਤ ਵਿਚਾਰ ਵਟਾਂਦਰਾ ਕਰਨਾਂ ਹੈ ਕਿ ਵਿਗਿਆਨਿਕ ਸੋਚ ਹੈ ਕੀ? ਇਸ ਸੰਦਰਭ ਵਿੱਚ ਮਾਤ ਭਾਸ਼ਾ ਦੀ ਕੀ ਅਹਿਮੀਅਤ ਹੈ?

ਸਾਰਾ ਸਵਾਲ ਵਿਚਾਰਨ ਤੋਂ ਬਾਅਦ ਮੇਰੀ ਜਾਚੇ ਸਵਾਲ ਦੇ ਦੂਜੇ ਭਾਗ ਬਾਰੇ ਪਹਿਲਾਂ ਵਿਚਾਰਨਾਂ ਬਣਦਾ ਹੈ ਕਿ ਮਾਤ ਭਾਸ਼ਾ ਕੀ ਹੈ, ਮਾਤ ਭਾਸ਼ਾ 'ਚ ਉਹ ਕਿਹੜਾ ਗੁਣ ਹੈ ਜੋ ਵਿਗਿਆਨਿਕ ਸੋਚ ਨੂੰ ਪ੍ਰਛੁਲਤ ਕਰਨ ਵਿੱਚ ਲਾਜ਼ਮੀ ਹੈ। ਬਚਪਨ ਦੇ ਪਹਿਲੇ ਕੁਝ ਕੁ ਵਰਿਆਂ 'ਚ ਬੱਚੇ ਦੀ ਵੀਚਾਰ ਸਿਰਜਕ ਸ਼ਕਤੀ ਜਾਂ ਸੰਕੱਲਪ ਉਸਾਰੀ ਵਿੱਚ ਮਾਤ ਭਾਸ਼ਾ ਦਾ ਕੀ ਰੋਲ ਹੈ।

ਆਮ ਤੌਰ 'ਤੇ ਵਿਗਿਆਨਕ ਸੋਚ ਦੇ ਅੰਤਰ ਦਾ ਕੀ ਮਾਪਦੰਡ ਹੈ, ਗੁੰਝਲਦਾਰ ਗੱਲ ਹੈ ਪਰ ਇਨ੍ਹਾਂ ਸਵਾਲਾਂ ਦੇ ਅਨੇਕਾਂ ਪਹਿਲੂ ਨੇ। ਇਨ੍ਹਾਂ ਪਹਿਲੂਆਂ ਨੂੰ ਵਿਚਾਰਦੇ ਹੋਏ ਵਿਗਿਆਨਿਕ ਸੋਚ ਵਿੱਚ ਮਾਤ ਭਾਸ਼ਾ ਦੀ ਅਹਿਮੀਅਤ ਨੂੰ ਕੇਂਦਰ ਵਿੱਚ ਰੱਖਿਆ ਗਿਆ ਹੈ। ਇਸ ਤੋਂ ਇਲਾਵਾ ਏਸ ਵਿਸ਼ੇ ਨਾਲ ਸੰਬੰਧਤ ਹੁਣ ਤੱਕ ਹੋਈ ਰੀਸਰਚ ਵਿਚੋਂ ਮਿਲੇ ਕੁਝ ਕੁ ਅੰਸ਼ ਤੁਹਾਡੇ ਨਾਲ ਸਾਂਝੇ ਕਰਾਂਗੀ। ਆਖਿਰ ਵਿੱਚ ਵਿਸ਼ੇ ਨਾਲ ਸੰਬੰਧਤ ਕੁਝ ਕੁ ਸੁਝਾਅ ਤੇ ਸਵਾਲਾਂ ਨਾਲ ਗੱਲ ਖਤਮ ਕਰਾਂਗੀ।

### ਵਿਗਿਆਨਿਕ ਸੋਚ ਕੀ ਹੈ :

ਜੇਕਰ ਵਿਗਿਆਨ ਤੋਂ ਭਾਵ ਨਵੀਂ ਜਾਣਕਾਰੀ ਖੋਜਣਾਂ ਜਾਂ ਲੱਭਣਾਂ ਲੈ ਲਿਆ ਜਾਵੇ ਤਾਂ ਕਿਸੇ ਹੱਦ ਤੱਕ ਇਸ ਤਰ੍ਹਾਂ ਅਸੀਂ ਰੋਜ਼ਾਨਾਂ ਹੀ ਸੋਚਦੇ ਹਾਂ। ਮੁਢਲੇ ਰੂਪ 'ਚ ਸਾਡੀ ਸੋਚਣ ਸ਼ਕਤੀ ਦੁਆਰਾ (ਕਿਸੇ ਵੀ ਸੰਦਰਭ 'ਚ) ਅਚੰਭਤ, ਹੈਰਾਨ ਹੋਣ ਤੋਂ ਲੈ ਕੇ ਜਾਂਚ ਪੜਤਾਲ ਦੀ ਬਿਰਤੀ ਦਾ ਦਿਮਾਗੀ ਤਰੰਗਾ ਰਾਹੀਂ ਹੁੰਦਾ ਸੰਚਾਰ ਵਿਗਿਆਨਿਕ ਸੋਚ ਹੈ। ਮਨ ਵਿੱਚ ਉਠਦੇ ਵਿਚਾਰਾਂ ਨੂੰ ਕਿਸੇ ਪ੍ਰਬੰਧ ਵਿੱਚ ਬੰਨਣਾਂ ਇਸ ਮਕਸਦ ਨਾਲ ਕਿ ਕੋਈ ਸਾਰਬਕ ਸਿੱਟੇ ਤੇ ਪਹੁੰਚਿਆ ਜਾ ਸਕੇ, ਫੈਸਲਾ ਲਿਆ ਜਾ ਸਕੇ, ਤੇ ਏਸ ਪੜਤਾਲ ਦੇ ਨਤੀਜੇ ਨੂੰ ਸੰਬੰਧਤ ਕਾਰਜ ਕਾਰਨੀਂ ਦੇ ਪ੍ਰਬੰਧ ਵਿੱਚ ਸਹਾਇਤਾ ਵਜੋਂ ਵਰਤਣਾਂ ਵਿਗਿਆਨਿਕ ਸੋਚ ਦਾ ਵਿਕਾਸ ਹੈ। ਇਸੇ ਹੀ ਸੋਚ ਨੂੰ ਸਮਾਜਿਕ ਸਾਂਝਿਸ਼, ਰਾਜਨੀਤਕ ਸਾਂਝਿਸ਼, ਵਿਗਿਆਨ ਖੋਜ ਸੰਬੰਧੀ ਖੋਜਕਾਰਜਾਂ ਵਿੱਚ ਪ੍ਰਛੁਲਤ ਕੀਤਾ ਜਾਂਦਾ ਹੈ ਜਿਸ ਦੇ ਸਿੱਟੇ ਵਜੋਂ ਸਰਬਪੱਖੀ ਵਿਸ਼ਲੇਸ਼ਣ ਲਈ ਵੱਖ ਵੱਖ ਪ੍ਰਕਾਰ ਦੀ ਵਿਗਿਆਨਿਕ ਸੋਚ ਪੈਦਾ ਹੁੰਦੀ ਹੈ ਜਿਵੇਂ (ਐਨਾਲੀਟੀਕਲ ਥਿੰਕਿੰਗ, ਕੇਂਗਨਿਟਿਵ ਥਿੰਕਿੰਗ, ਪਰੰਬਲਮ ਸੌਲਵਿੰਗ ਥਿੰਕਿੰਗ ਆਦਿ) ਅਤੇ ਇਸ ਖਾਸ ਕਿਸ ਦੇ ਸੋਚ ਪ੍ਰਬੰਧ ਦਾ ਆਪਣਾਂ ਵੱਖਰਾ ਵਿਧਾਨ ਹੁੰਦਾ ਹੈ ਜਿਨ੍ਹਾਂ ਨੂੰ ਲਈ ਗਏ ਸੰਕੱਲਪਾਂ ਤੇ ਲਾਗੂ ਕਰਕੇ ਖੋਜ ਦੇ ਸਿੱਟਿਆਂ ਵੱਲ ਵੱਧਿਆ ਜਾਂਦਾ ਹੈ।

**ਅਣ- ਵਿਗਿਆਨਿਕ ਸੋਚ ਕੀ ਹੈ:** ਕਿਸੇ ਵੀ ਖੇਤਰ ਨਾਲ ਸੰਬੰਧਤ ਜਾਣਕਾਰੀ ਸਾਂਝੀ ਕਰਦੇ ਹੋਏ ਕੀਤੇ ਗਏ ਦਾਅਵੇ ਨੂੰ ਸਾਬਤ ਕਰਨ ਦੀ ਜ਼ਰੂਰਤ ਨਾਂ ਸਮਝਣੀ, ਜਾਂ ਸਬੂਤਾਂ ਦਾ ਲਾਜ਼ਮੀ ਨਾਂ ਹੋਣਾਂ ਅਤੇ ਕਿਸੇ ਵੀ ਕਿਸਮ ਦੀ ਬੇਤਰਤੀਬੀ ਤੇ ਇਤਰਾਜ਼ ਨਾਂ ਹੋਣਾਂ।

**ਸੰਕੱਲਪ ਕੀ ਹੈ :** ਸਾਧਾਰਣ ਦੋ ਉਦਾਹਰਣਾਂ ਦੇਵਾਂਗੀ।

1. ਸਮਾਜਿਕ ਸੰਦਰਭ ਵਿੱਚ ਵੱਡੀ ਗਿਣਤੀ ‘ਚ ਲੋਗਾਂ ਦੇ ਕਿਸੇ ਨਿਧਾਰਤ ਵਿਸਵਾਸ਼ ਨੂੰ ਸਮੂਹਕ ਤੌਰ ਤੇ ਮਾਨਤਾ ਮਿਲ ਜਾਣੀ ਜਾਂ ਦੇ ਦੇਣੀ ਜਿਵੇਂ, ਬੰਦਾ ਸੋਸ਼ਲ ਜਾਨਵਰ ਹੈ (Social Animal) ਏਸ ਵਿਸਵਾਸ਼ ਨੂੰ ਲਾਗੂ ਕਰਨ ਲਈ ਲੋਗਾਂ ਵਿੱਚ ਇਕੱਲਤਾ ਵਜੋਂ ਪੈਦਾ ਹੁੰਦੀਆਂ ਬੀਮਾਰੀਆਂ ਦੀ ਰੋਕਖਾਮ ਲਈ ਨਵੇਂ ਢੰਗ ਤਰੀਕੇ ਲੱਭਣੇਂ ਤੇ ਵਰਤੋਂ ਵਿੱਚ ਲਿਆ ਕੇ ਸਿਰਜੇ ਗਏ ਵਿਸਵਾਸ਼ ਨੂੰ ਟੈਸਟ ਕਰਨਾ।

2. ਵਿਗਿਆਨਿਕ ਬੋਲੀ ਵਿੱਚ ਇਹ ਗੱਲ ਸਾਬਤ ਹੋ ਚੁੱਕੀ ਹੈ ਕਿ ਸਾਰੇ ਜ਼ਿਉਂਦੇ ਜੀਵ ਜੰਤੂ ਸੈਲ ਤੋਂ ਬਣੇ ਹੋਏ ਨੇ, ਤੇ ਏਸ ਸੰਕੱਲਪ ਨੂੰ ਅਧਾਰ ਮੰਨ ਕੇ ਖੋਜ ਅੱਗੇ ਤੋਰਨੀ ਕਿ ਸੈਲ ਕਿਵੇਂ ਕੰਮ ਕਰਦੇ ਨੇ। ਇਸ ਉਪਰੰਤ ਬਣੀ ਸਮਝ ਨੂੰ ਸਰੀਰਕ ਬੀਮਾਰੀ ਦੀ ਰੋਕਖਾਮ ਲਈ ਬਣਾਈ ਜਾਣ ਵਾਲੀ ਯੋਜਨਾਂ ਵਿੱਚ ਵਰਤਣਾ।

### **ਮਾਤ ਭਾਸ਼ਾ ਕੀ ਹੈ :**

ਭਾਵੇਂ ਮੈਂ ਇਸ ਗੱਲ ਤੋਂ ਭਲੀ ਭਾਂਤ ਜਾਣੂੰ ਹਾਂ ਕਿ ਇਸ ਸਵਾਲ ਦਾ ਜਵਾਬ ਭਾਸ਼ਾ ਵਿਗਿਆਨੀ ਵਧੀਆ ਤਰੀਕੇ ਨਾਲ ਦੇ ਸਕਦੇ ਨੇ ਪਰ ਫਿਰ ਮੈਂ ਮੈਂ ਜਿੰਨੀ ਕੁ ਜਾਣਕਾਰੀ ਸ਼ਾਂਝੀ ਕਰ ਸਕਦੀ ਹਾਂ ਉਹ ਇਹ ਹੈ ਕਿ ਟਾਟਾ ਇਨਸਟੀ ਚਿਊਟ ਆਫ ਬੰਬੇ ਤੋਂ ,(ਡਾਕਟਰ ਜੀ, ਵੇ, ਨਰਲੀਕਾਰ) ਦੁਆਰਾ ਕੀਤੀ ਖੋਜ ਅਨੁਸਾਰ “ਮੌਲਿਕ ਰੂਪ ਚ’ਜਿਨਾਂ ਸ਼ਬਦਾਂ ਵਿੱਚ ਅਸੀਂ ਸੋਚਦੇ ਹਾਂ ,ਤੇ ਸੋਚਣ ਸ਼ਕਤੀ ਦਾ ਸੰਚਾਰ ਹੁੰਦਾ ਹੈ ਉਹ ਮਾਤ ਭਾਸ਼ਾ ਹੈ”। ਉਨੀਵੀਂ ਸਦੀ ਦਾ ਮਹਾਨ ਵਿਗਿਆਨੀ ਐਲਬਰਟ ਆਈਨਸਟਾਈਨ ਗਰੂਤਾ ਸਿਧਾਂਤ ਦੇ ਅਹਿਮ ਪੱਖਾਂ ਬਾਰੇ (ਬਿਊਰੀ ਆਫ ਰੈਲੇਟਿਵਿਟੀ) ਲੈਕਚਰ ਦੇਂਦਿਆਂ ਜਾਂ ਬਹਿਸ ਕਰਦਿਆਂ ਹੋਇਆਂ ਜਦੋਂ ਗੱਲਬਾਤ ਨਿਹਾਇਤ ਦਿਲਚਸਪ ਹੋ ਜਾਂਦੀ ਸੀ ਜਾਂ ਗੁੰਜਲਦਾਰ ਬਣ ਜਾਂਦੀ ਸੀ ਤਾਂ ਉਹ ਅੰਗਰੇਜ਼ੀ ਬੋਲਦਾ ਬੋਲਦਾ ਅਕਸਰ ਆਪਣੀ ਮਾਤ ਭਾਸ਼ਾ ‘ਜਰਮਨ ਬੋਲੀ’ ਵਿੱਚ ਬੋਲਣਾਂ ਸ਼ੁਰੂ ਕਰ ਦੇਂਦਾ ਸੀ। ਇਹ ਸੰਕੇਤ ਬਚਪਨ ਵਿੱਚ ਸੰਕੱਲਪ ਸਿਰਜਕ ਸ਼ਕਤੀ ਵੱਲ ਹੈ (Mother Tongue as Medium of Instruction).

ਮੇਰੇ ਨਿੱਜੀ ਤੁੜ੍ਹਰਬੇ ਅਨੁਸਾਰ ਕਿਸੇ ਨਵੀਂ ਜਾਣਕਾਰੀ ਨੂੰ ਪੜਦੇ ਹੋਏ ਜਾਂ ਨਵੀਂ ਵਸਤੂ ਨੂੰ ਵੇਖਦੇ ਹੋਏ, ਸਾਡੀ ਸੋਚ ਵਿੱਚ ਤੇ ਸਾਡੇ ਮਨ ਦੀ ਅੱਖ ਵਿੱਚ ਜੋ ਵਿਸ਼ ਉਭਰਦਾ ਤੇ ਉਸਰਦਾ ਹੈ, (ਇਹ ਕਿਸੇ ਵੀ ਸੰਦਰਭ ‘ਚ ਹੋ ਸਕਦੈ) ਉਸ ਵਿਸ਼ ਨੂੰ ਆਪਣੇ ਵਿਚਾਰ ਤੇ ਸੰਸਾਰ ਪ੍ਰਤੀ ਬਣ ਚੁਕੇ ਵਿਸਵਾਸ਼ (Begining og Abstract thinking) ਨਾਲ ਜੋੜ ਕੇ ਸਮਝਣ ਦਾ ਮੂਕ ਮਾਧਿਅਮ ਮਾਤ ਭਾਸ਼ਾ ਹੈ। ਇਸ ਮੂਕ ਸੰਵਾਦ ਨੂੰ ਸਪਸ਼ਟ ਕਰਨ ਲਈ ਜਿਨਾਂ ਜ਼ਿਆਦਾ ਮਦਦਗਾਰ ਮਾਤ ਭਾਸ਼ਾ ਹੋ ਸਕਦੀ ਹੈ, ਓਨਾਂ ਮਹਿਜ਼ ਵਿਆਕਰਣ ਦੇ ਸਹਾਰੇ ਸਿੱਖੀ ਭਾਸ਼ਾ ਨਹੀਂ ਹੋ ਸਕਦੀ, ਪਰ ਮਾਤ ਭਾਸ਼ਾ ਰਾਹੀਂ ਬਣੇ ਪ੍ਰੋਡ ਸੰਕੱਲਪ ਦੂਜੀਆਂ ਭਾਸ਼ਾਵਾਂ ਵਿੱਚ ਸਿਰਜੇ ਸਿਧਾਂਤਿਕ ਵਿਚਾਰਾਂ ਨੂੰ ਸਮਝਣ ਵਿੱਚ ਸਹਾਈ ਹੁੰਦੇ ਨੇ। ਬੱਚੇ ਦੇ ਜਨਮ ਤੋਂ ਲੈ ਕੇ ਸਮੁੱਚੇ ਚੌਗਿਰਦੇ ਨਾਲ ਸਾਂਝ ਪੈਦਾ ਕਰਨ ਵਾਲੇ ਸ਼ਬਦ ਉਸਦੇ ਸੋਚਣ ਸਮਝਣ ਦਾ ਵਿਧਾਨ ਸਿਰਜਦੇ ਨੇ, ਜਿਸ ਦਾ ਬਲ੍ਲ ਪ੍ਰਿੰਟ ਵੱਧਦੀ ਉਮਰ ਨਾਲ ਬਦਲਨਾਂ ਅਸੰਭਵ ਹੁੰਦਾ ਹੈ ਤੇ ਏਹੀ ਬਲ੍ਲ ਪ੍ਰਿੰਟ ਬਹੁਤ ਬਾਰ ਆਪਸੀ ਸੰਬੰਧਾਂ ਵਿੱਚ ਹੱਦਾਂ ਬੰਨੇ ਪੱਕੇ ਕੱਚੇ ਕਰਨ ਵਿੱਚ ਵੀ ਸਿੱਧੇ ਅਸਿੱਧੇ ਦਖਲ ਅੰਦਾਜ਼ ਰਹਿੰਦਾ ਹੈ। ਏਸ ਤੱਥ ਦਾ ਅਹਿਸਾਸ ਪਰਵਾਸੀ ਤੇ ਪਨਾਹਗੀਰ ਲੋਗਾਂ ਨੂੰ ਬੜੀ ਸ਼ਿਦਤ ਨਾਲ ਹੈ।

### **ਮਾਤ ਭਾਸ਼ਾ ਦਾ ਰੋਲ :**

ਇਸ ਤੱਥ ਨੂੰ ਹੁਣ ਤੱਕ ਹੋਈ ਰਿਸਰਚ ਨੇ ਸਾਬਤ ਕਰ ਦਿੱਤਾ ਹੈ ਕਿ ਬੱਚੇ ਲਈ ਸਿੱਖਿਆ ਦਾ ਸਭ ਤੋਂ ਉਤਮ ਮਾਧਿਅਮ ਉਸ ਦੀ ਮਾਤ ਭਾਸ਼ਾ ਹੀ ਹੈ ਕਿਉਂ ਕਿ ਜਨਮ ਤੋਂ ਲੈ ਕੇ ਬੱਚਾ ਉਸਦੇ ਆਲੇ ਦੁਆਲੇ ਬੋਲੀ ਜਾਣ ਵਾਲੀ ਭਾਸ਼ਾ ਦੇ ਸ਼ਬਦਾਂ ਸੰਕੇਤਾਂ ਰਾਹੀਂ ਸੋਚਣਾਂ ਸਮਝਣਾਂ ਸ਼ੁਰੂ ਕਰਦਾ ਹੈ, ਆਪਾ ਪ੍ਰਗਟਾ ਕਰਦਾ ਹੈ, ਤੇ ਏਹੀ ਸੋਚ ਨਿਯੰਤਰਣ ਪ੍ਰਬੰਧ ਹੌਲੀ ਹੌਲੀ ਬੱਚੇ ਦੇ ਦਿਮਾਗ ‘ਚ ਰਜਿਸਟਰ ਹੁੰਦਾ ਹੈ ਜਾਂ ਘਰ ਕਰਦਾ ਹੈ। ਜੇਕਰ ਮਾਤ ਭਾਸ਼ਾ ਕਿਸੇ ਵੀ ਸਮੇਂ ਮਨ ਚ ਪੈਦਾ ਹੋਏ ਹਾਵ ਭਾਵ, ਸੋਚ ਵਿਚਾਰ ਨੂੰ ਪਰਗਟ ਕਰਨ ਲਈ ਵਰਤੋਂ ਵਿੱਚ ਆਉਣ ਵਾਲਾ ਸੂਖਸ਼ਮ ਸੰਕੇਤਕ ਪ੍ਰਬੰਧ ਹੈ ਜਿਸ ਵਿੱਚ ਆਵਾਜ਼ ਰਾਹੀਂ ਸੰਕੇਤਕ ਸ਼ਬਦਾਂ ਦੀ ਵਰਤੋਂ ਹੁੰਦੀ ਹੈ ਤਾਂ ਮਾਤ ਭਾਸ਼ਾ ਦਾ ਵਿਗਿਆਨਿਕ ਸੋਚ ਵਿੱਚ ਕੀ ਰੋਲ ਹੈ?

ਮਾਤ ਭਾਸ਼ਾ ਦੇ ਸੰਬੰਧ 'ਚ ਹੁਣ ਤੱਕ ਹੋਈ ਖੋਜ ਇਸ ਗੱਲ ਦੀ ਹਮਾਇਤ ਕਰਦੀ ਹੈ ਕਿ ਇਨਸਾਨ ਆਪਣੀ ਸੋਚ, ਵਿਚਾਰ ਦਾ ਸੰਚਾਰ ਜਿਨਾ ਸਪਸ਼ਟ ਆਪਣੀ ਮਾਤ ਭਾਸ਼ਾ ਵਿੱਚ ਕਰ ਸਕਦਾ ਹੈ, ਵਿਚਾਰਾਂ ਨੂੰ ਵਿਸਥਾਰ ਦੇ ਸਕਦਾ ਹੈ, ਨਿੱਜੀ ਤੁਜ਼ੱਰਬਿਆਂ ਤੇ ਅਨੁਭਵਾਂ ਨੂੰ ਕਿਸੇ ਸੂਤਰ ਵਿੱਚ (ਸਿਸਟੈਮੈਟਿਕਲੀ) ਪੇਸ਼ ਕਰ ਸਕਦਾ ਹੈ, ਉਨ੍ਹਾਂ ਤਰਤੀਬ ਤੇ ਗਹਿਰਾਈ ਨਾਲ ਉਮਰ ਦੇ ਕਿਸੇ ਮੇੜ ਤੇ ਵਿਆਕਰਣ ਦੀ ਮਦਦ ਨਾਲ ਸਿੱਖੀ ਹੋਈ ਬੋਲੀ ਵਿੱਚ ਪੇਸ਼ ਨਹੀਂ ਕਰ ਸਕਦਾ।

ਮਾਤ ਭਾਸ਼ਾ ਸੰਬੰਧਤ ਇਨਸਾਨ ਦੀ ਸੋਚ ਨੂੰ ਆਲੇ ਦੁਆਲੇ ਦੇ ਸੰਸਾਰ ਬਾਰੇ ਬਣ ਰਹੇ ਉਸਦੇ ਦਿੱਸਟੀ ਕੋਣ ਨੂੰ ਪ੍ਰਭਾਵਤ ਕਰਦੀ ਹੈ ਇਸ ਤੱਥ ਦੀ ਪ੍ਰੋਫ੍ਰੈਕਚਰਾਂ ( How Language shapes our thoughts, by Lera Boroditsky) ਕੇਂਗਨਿਟਿਵ ਸਾਈਕੋਲੋਜੀ ਦੀ ਪ੍ਰੋਫੈਸਰ ਲੇਰਾ ਬੈਰੋਡਿਟਸਕੀ ਲਿਖਦੀ ਹੈ ਕਿ ਭਾਸ਼ਾ ਬੋਲਣ ਵਾਲੇ ਦਾ ਸੰਸਾਰਕ ਸੀਨ , ਸਮੁੱਚੀ ਸੋਚ, ਤਰਕ ਉਸਾਰੀ ਅਤੇ ਭਾਵਨਾਤਮਿਕ ਪੱਧਰ ਨੂੰ ਪ੍ਰਭਾਵਿਤ ਕਰਦੀ ਹੈ। ਏਸ ਵਿਸ਼ਵਾਸ ਦੇ ਪੱਖ ਵਿੱਚ ਅਮੈਰਿਕਨ ਲਿੰਗੁਇਸਟਿਕ ਐਡਵਰਡ ਸਪਾਇਰ ਅਤੇ ਬੈਂਜਿਨਿਨ ਲੀ ਵੂਰਫ ਦੁਆਰਾ ਸੰਨ 1930 ਵਿੱਚ ਕੀਤੀ ਖੋਜ ਪ੍ਰਮਾਣ ਵਜੋਂ ਪੇਸ਼ ਕਰਦੀ ਹੈ ਕਿ ਭਾਸ਼ਾ ਅਤੇ ਸੋਚਣ ਕ੍ਰਿਆ ਦੀ ਆਪਸ ਵਿੱਚ ਪੀਡੀ ਸਾਂਝ ਹੈ। (ਇਸ ਖੋਜ ਦੇ ਕੁਝ ਕੁ ਹਿੱਸੇ ਨੂੰ ਜਿਨ੍ਹਾਂ ਕੁ ਮੈਂ ਵਰਨਣ ਕੀਤਾ ਹੈ, ਇਸ ਦਾ ਕਿਸੇ ਨੂੰ ਪਿੰਟ ਚਾਹਦਿਏ ਹੋਵੇ ਤਾਂ ਮੈਂ ਈਮੇਲ ਤੇ ਭੇਜ ਸਕਦੀ ਹਾਂ ਜੋ ਅੰਗਰੇਜ਼ੀ ਜ੍ਰਾਬਾਨ 'ਚ ਹੈ)

ਲੇਰਾ ਬੈਰੋਡਿਟਸਕੀ ਦੀ ਖੋਜ ਮੁਤਾਬਿਕ ਜਿਥੇ ਮਾਤ ਭਾਸ਼ਾ ਸਾਡੀ ਸੋਚ ਨੂੰ ਘੱਢਦੀ ਹੈ ਤੇ ਵਿਚਾਰ ਉਸਾਰੀ ਵਿੱਚ ਅਹਿਮ ਰੋਲ ਅਦਾ ਕਰਦੀ ਹੈ ਓਥੇ ਉਚ ਪੱਧਰ ਦੀ ਵਿਦਿਆ ਮਾਤ ਭਾਸ਼ਾ ਵਿੱਚ ਨਾਂ ਸੰਭਵ ਹੋਣ ਦੇ ਗੰਭੀਰ ਸਿੱਟੇ ਨਿਕਲਦੇ ਨੇ ਜੋ ਰਾਜਨੀਤਕ ਵਿਆ ਪ੍ਰਣਾਲੀ, ਵਿਦਿਆ ਪ੍ਰਣਾਲੀ, ਵਰਤਮਾਨ ਸਮੇਂ 'ਚ ਵਿਗਿਆਨਿਕ ਲੋੜਾਂ ਨੂੰ ਸਮਝਣ ਤੇ ਈੀਜਾਦ ਕਰਨ ਦੀ ਵਿੱਚ ਦਿਲਚਸਪੀ ਅਤੇ ਜਿੰਮੇਦਾਰੀ ,ਅਤੇ ਕਾਨੂੰਨ ਪ੍ਰਬੰਧ ਪ੍ਰਤੀ ਵਿਦਿਆਰਥੀਆਂ ਦੀ ਸੂਝ ਨੂੰ ਸੀਮਤ ਰੱਖਣ ਵਿੱਚ ਜਿੰਮੇਦਾਰ ਸਾਬਤ ਹੁੰਦੇ ਨੇ।

ਹੁਣ ਜਦੋਂ ਇਹ ਗੱਲ ਸਾਬਤ ਹੋਣੀ ਸ਼ੁਰੂ ਹੋ ਗਈ ਕਿ ਉਚ ਵਿਦਿਆ ਦਾ ਮਾਤ ਭਾਸ਼ਾ ਵਿੱਚ ਉਪਲਬੱਧ ਹੋਣਾਂ ਵਿਗਿਆਨਿਕ ਸੋਚ ਉਸਾਰੀ ਵਿੱਚ ਸਹਾਇਕ ਹੁੰਦਾ ਹੈ ਤਾਂ ਇਹ ਸਿਸਟਮ ਲਾਗੂ ਕਰਨ ਦੀ ਸ਼ਕਤੀ ਰੱਖਣ ਵਾਲੇ ਕੰਟਰੋਲ ਬੱਟਣਾਂ ਦਾ ਵੀ ਪਤਾ ਲਗਾਉਣਾਂ ਜ਼ਰੂਰੀ ਹੈ ਤੇ ਉਨ੍ਹਾਂ ਤੱਕ ਸਾਡੀ ਪਹੁੰਚ ਕਿੰਨੀ ਕੁ ਹੈ ਇਹ ਸਵਾਲ ਰਾਜਨੀਤੀ ਵੱਲ ਤੁਰ ਜਾਂਦਾ ਹੈ।

**ਵਿਗਿਆਨਿਕ ਸੋਚ ਦਾ ਮਾਧਿਅਮ ਮਾਤ ਭਾਸ਼ਾ :** (ਵਿਕੀਪੀਡੀਆ ਔਨ ਆਸਕ ਡੌਟ ਕੌਮ) ਅਨੁਸਾਰ ਦਿਮਾਗ ਨੂੰ ਅਜਿਹੇ ਚੈਲਿੰਜਿਗ ਮਸਲਿਆਂ ਤੇ ਸੋਚਣ ਲਈ ਉਕਸਾਉਣਾਂ ਜਿਸ ਦੇ ਸਿੱਟੇ ਵਜੋਂ ਨਵਾਂ ਗਿਆਨ ਪੈਦਾ ਹੋ ਸਕੇ। ਇਹ ਕਿਸੇ ਮਕਸਦ ਨੂੰ ਸਾਂਹਵੇਂ ਰੱਖ ਕੀਤੀ ਗਈ ਗੱਲਬਾਤ ਵੀ ਹੋ ਸਕਦੀ ਹੈ। ਪਰ ਦੂਜੇ ਪਾਸੇ ਕਲਪਨਾਤਮਿਕ ਸੋਚ ਨੂੰ ਸਬੂਤਾਂ ਸਮੇਤ ਸਿੱਧ ਕਰ ਕੇ ਕਿਸੇ ਸਿੱਟੇ ਤੇ ਪਹੁੰਚਣਾਂ ਵੀ ਵਿਗਿਆਨਿਕ ਸੋਚ ਹੈ ਵਿਸ਼ਾ ਭਾਵੇਂ ਸਮਾਜਿਕ ਹੋਵੇ ਜਾਂ ਵਿਗਿਆਨਿਕ ,ਸੋਚ ਤੇ ਸ਼ਬਦਾਵਲੀ ਦਾ ਬਰਾ-ਬਰਾਬਰ ਸੰਚਾਰ ਵਿਸ਼ਿਆ ਨੂੰ ਘੋਖਣ ਵਾਸਤੇ ਤੇ ਸਮਝਣ ਵਾਸਤੇ ਲਾਜ਼ਮੀ ਹੈ ਤਾਂ ਹੀ ਬੌਧਿਕ ਪੱਧਰ ਤੇ ਹੋਣ ਵਾਲੀਆਂ ਡਿਸਕਸ਼ਨਜ਼ ਜਾਂ ਮੁਕਾਬਲਿਆਂ ਚ ਕੌਮਨ ਸੈਂਸ ਦੀ ਵਰਤੋਂ ਕੀਤਾ ਜਾ ਸਕਦੀ ਹੈ, ਤਰਕ ਪੇਸ਼ ਕੀਤਾ ਜਾ ਸਕਦਾ ਹੈ

ਜੇਕਰ ਏਸ ਨਿਰਧਾਰਤ ਗੱਲ ਨੂੰ ਇੱਕ ਪਾਸੇ ਰੱਖ ਲਿਆ ਜਾਏ ਕਿ ਕਿਸੇ ਵੀ ਖੋਜ ਦੇ ਸਿੱਟੇ ਦੀ ਸਾਰਬਕਤਾ ਵੇਖਣ ਲਈ ਖਾਸ ਗਿਣਤੀ ਮਿਣਤੀ ਦੇ ਨਾਪ ਵਿਚੋਂ ਦੀ ਛਾਣ ਪੁਣ ਹੋਣੀਂ ਜ਼ਰੂਰੀ ਹੈ ਤੇ ਹੁੰਦੀ ਹੈ ਤਾਂ ਮੇਰੀ ਰਾਏ ਵਿੱਚ ਬਚਪਨ ਤੋਂ ਹੀ ਉੰਗਲੀਆਂ ਤੇ ਪਹਾੜੇ ਜਾਂ ਫਾਰਮੂਲੇ ਰੱਟਣ ਦੀ ਬਜਾਏ ਸਮਝਾਉਣ ਵੱਲ ਧਿਆਨ ਦਿੱਤਾ ਜਾਏ, ਬੱਚਿਆ ਦੀ ਕਲਪਨਾਤਮਿਕ ਸੋਚ ਵਿੱਚ ਵਾਧਾ ਕਰਨ ਵਾਲਾ ਸਾਹਿਤ ਉਪਲਬੱਧ ਕੀਤਾ ਜਾਵੇ, ਸੰਕਲਪ ਉਸਾਰੀ ਲਈ ਬਾਲ ਪ੍ਰਯੋਗਸ਼ਾਲਾ ਵਰਗੇ ਨਵੇਂ ਰਾਹ ਢੰਗ ਅਪਣਾਏ ਜਾਣ ਤਾਂ ਦਿਮਾਗੀ ਸ਼ਕਤੀ ਨੂੰ ਬਚਪਨ ਤੋਂ ਵਿਗਿਆਨਿਕ ਤਕਨੀਕੀ ਤੁਜ਼ਰਬਿਆ ਵੱਲ ਪ੍ਰੋਤੋਲ ਕੀਤਾ ਜਾ ਸਕਦਾ ਹੈ। ਵੱਖ ਵੱਖ ਉਮਰ ਦੇ ਬੱਚੇ,ਨੌਜਵਾਨ, ਬਜ਼ੁਰਗ ਜਿਨ੍ਹਾਂ ਦੀ ਮਾਤ ਭਾਸ਼ਾ ਪੰਜਾਬੀ ਹੈ ਉਨ੍ਹਾਂ ਦੇ ਨਿੱਜੀ ਵਿਚਾਰਾਂ ਦਾ ਵਿਚਾਰ ਬੈਂਕ ਤਿਆਰ ਕੀਤਾ ਜਾਵੇ ਤੇ ਇਸ ਦਾ ਵਿਗਿਆਨਿਕ ਨਜ਼ਰੀਏ ਤੋਂ ਵਿਸ਼ਲੇਸ਼ਣ ਕੀਤਾ ਜਾਵੇ, ਇਨ੍ਹਾਂ ਨਤੀਜਿਆਂ ਨੂੰ ਵੱਡੇ ਵਿਦਿਆ ਮਹਾਂਵਿਦਿਆਲਿਆਂ ਚ' ਕਿਸੇ ਵੀ ਖੇਤਰ ਚ' ਸੰਕਲਪ ਉਸਾਰੀ 'ਚ ਵਰਤਿਆ ਜਾਵੇ।

ਇਸ ਕਾਰਜ ਵਿੱਚ ਜਿਥੇ ਵਿਚਾਰ ਸੰਚਾਰ ਲਈ ਪੰਜਾਬੀ ਭਾਸ਼ਾ ਦੀ ਸ਼ਬਦਾਵਲੀ ਤੰਗ ਪੈਂਦੀ ਦਿਸੇ ਓਥੇ ਭਾਸ਼ਾ ਵਿਗਿਆਨੀਆਂ ਦੀ ਮਦਦ ਲਈ ਜਾਵੇ, ਆਧੁਨਿਕ ਵਿਗਿਆਨਿਕ ਯੁਗ 'ਚ ਪੰਜਾਬੀ ਸ਼ਬਦਾਵਲੀ ਤੇ ਵਿਆਕਰਣ ਨੂੰ ਦਰਪੇਸ਼ ਮੁਸ਼ਕਲਾਂ ਦੇ ਸਮਾਂਧਾਨ ਲਈ ਭਾਸ਼ਾ ਵਿਗਿਆਨੀ ਤਿਆਰ ਕੀਤੇ ਜਾਣ।

**ਕੀ ਵਿਗਿਆਨਿਕ ਸੋਚ ਮਾਤ ਭਾਸ਼ਾ ਤੋਂ ਬਗੈਰ ਸੰਭਵ ਹੋ ਸਕਦੀ ਹੈ :** ਹੁਣ ਤੱਕ ਪਹਿਲੇ ਕਹੀ ਗਈ ਗੱਲਬਾਤ ਅਨੁਸਾਰ ਇਹ ਹੀ ਸਾਬਿਤ ਹੋਇਆ ਕਿ ਬੱਚੇ ਦੇ ਜਨਮ ਸਮੇਂ ਤੋਂ ਲੈ ਕੇ ਪਹਿਲੇ ਬਾਲ ਵਿਵਸਥਾ ਦੇ ਕੁਝ ਕੁ ਸਾਲਾਂ ਵਿੱਚ ਚੌਗਿਰਦੇ ਬਾਰੇ ਬਣੀ ਸੋਚ ਦਾ ਪ੍ਰਭਾਵ ਬੱਚੇ ਦੀ ਵੱਧਦੀ ਉਮਰ ਵਿੱਚ ਸਥਾਈ ਰਹਿੰਦਾ ਹੈ। ਬਚਪਨ ਤੋਂ ਸਿਰਜੇ ਗਏ ਸੰਕੰਲਪਾਂ ਦਾ ਪੂਰੀ ਤਰ੍ਹਾਂ ਬੇ-ਮਾਨਨਾਂ ਕਰਨਾਂ ਜਾਂ ਸਮਝਣਾਂ ਬੰਦੇ ਨੂੰ ਰੀ-ਪ੍ਰੋਗਰਾਮ ਕਰਨ ਵਰਗੀ ਗੱਲ ਹੁੰਦੀ ਹੈ। ਵਿਗਿਆਨਿਕ ਸੋਚ ਨੂੰ ਵਿਗਿਆਨਿਕ ਕਾਢ ਤੱਕ ਯੋਗ ਬਣਾਉਣ ਦਾ ਸਫਰ ਬੜਾ ਲੰਬਾ ਰਸਤਾ ਹੈ, ਜਿਸ ਲਈ ਸੰਸਾਰ ਪੱਧਰ ਤੇ ਦੂਜੀਆਂ ਭਾਸ਼ਾਵਾਂ ਵਿੱਚ ਸਿਰਜੇ ਗਿਆਨ ਨੂੰ ਸਮਝਣਾਂ ਵੀ ਜ਼ਰੂਰੀ ਬਣ ਜਾਂਦਾ ਹੈ ਤਾਂ ਕਿ ਸੰਬੰਧਤ ਵਿਸ਼ੇ ਵਿੱਚ ਪਹਿਲੇ ਹੋ ਚੁੱਕੀ ਖੋਜ ਦੀ ਜਾਣਕਾਰੀ ਹੋਵੇ, ਦੂਜਾ ਤੁਲਨਾਤਮਕ ਅਧਾਰ ਤੇ ਉਸਾਰੇ ਗਏ ਤਰਕ ਨੂੰ ਪਹਿਲੇ ਪ੍ਰਮਾਣਾਂ ਸਾਂਹਵੇਂ ਸਾਰਥਕ ਸਾਬਤ ਕੀਤਾ ਜਾ ਸਕੇ।

## ਕੀ ਮਾਤ ਭਾਸ਼ਾ ਵਿਗਿਆਨਿਕ ਸੋਚ ਦਾ ਮਾਧਿਅਮ ਹੋ ਸਕਦੀ ਹੈ?

ਇਥੇ ਇਹ ਗੱਲ ਵਰਨਣਯੋਗ ਹੈ ਕਿ ਮਾਤ ਭਾਸ਼ਾ ਦੀ ਸਮਝ ਜਿੰਨੀਂ ਗਹਿਰੀ ਤੇ ਪੀਡੀ ਹੋਵੇਗੀ, ਸੰਕੱਲਪਨਾਤਮਿਕ ਸੋਚ ਦੀ ਸਿਰਜਕ ਤੇ ਬੌਧਿਕ ਪੱਧਰ ਉਨ੍ਹਾਂ ਸਪੱਸ਼ਟ ਉਚੀ ਹੋਵੇਗੀ, ਤਰਕਸ਼ੀਲ ਸੋਚ ਤੇ ਐਬਸਟਰੈਕਟ ਸੋਚ ਦਾ ਸੰਚਾਰ ਚਿਤਵੇ ਸੰਕੱਲਪ ਦੇ ਸੰਦਰਭ ਵਿੱਚ ਤੁਰੇਗਾ ਤੇ ਮਾਤ ਭਾਸ਼ਾ ਤੇ ਕਮਾਂਡ ਵਿਦਿਆਰਥੀ ਲਈ ਵਿਗਿਆਨਿਕ ਖੋਜ ਲਈ ਵਧੀਆ ਧੁਰਾ ਬਣੇਗੀ, ਵਿਚਾਰਾਂ ਨੂੰ ਵਿਸਥਾਰਨਾਂ ਸੌਖਾ ਤੇ ਸਪੱਸ਼ਟ ਹੋਏਗਾ। ਵਿਆਕਰਣ ਦੇ ਅਧਾਰ ਤੇ ਸਿੱਖੀ ਗਈ ਦੂਜੀ ਭਾਸ਼ਾ ਵਿੱਚ ਪ੍ਰਗਟਾਏ ਵਿਗਿਆਨਕ ਸਿਧਾਤਾਂ ਨੂੰ ਸਮਝਣ ਅਤੇ ਤੁਲਨਾਤਮਿਕ ਅਧਿਅਨ ਕਰਨ ਵਿੱਚ ਮਾਤ ਭਾਸ਼ਾ ਦਾ ਗਿਆਨ ਵੱਡੇ ਪੱਧਰ ਤੇ ਸਹਾਈ ਹੁੰਦਾ ਹੈ।

ਰਿਸਰਚ ਅਨੁਸਾਰ ਜਿਥੇ ਹਿਸਟਰੀ ਜਾਂ ਜੁਗਰਾਫੀ ਦੇ ਵਿਸ਼ਿਆਂ ਸੰਬੰਧੀ ਤਰਕ ਪੇਸ਼ ਕਰਨ ਦੀ ਬਜਾਏ ਜਾਣਕਾਰੀ ਨੂੰ ਯਾਦ ਰੱਖਣ ਲਈ ਮੁਢਲੀ ਜ਼ਰੂਰਤ ਯਾਦ ਸ਼ਕਤੀ ਹੈ, ਉਥੇ ਵਿਗਿਆਨ ਲਈ ਨਵੇਂ ਗਿਆਨ ਹਾਸਿਲ ਕਰਨ ਲਈ ਖੋਜੀ ਸਭਾਅ, ਵਿਸਲੇਸ਼ਣ ਕਰਨ ਵਿੱਚ ਦਿਲਚਸਪੀ ਤੇ ਗਹਿਰੀ ਸੋਚਣ ਸ਼ਕਤੀ ਦੀ ਜ਼ਰੂਰਤ ਪੈਦੀ ਹੈ। ਆਪਣੇ ਆਪਣੇ ਵੱਖਰੇ ਸਭਾ ਦੀਆਂ ਇਹ ਕ੍ਰਿਆਵਾਂ ਮੂਲ ਰੂਪ ‘ਚ ਪਹਿਲਾਂ ਬੰਦੇ ਦੇ ਦਿਮਾਗ ‘ਚ ਪੈਦਾ ਹੁੰਦੀਆਂ ਨੇ। ਇਨ੍ਹਾਂ ਕ੍ਰਿਆਵਾਂ ਨੂੰ ਸਪਸ਼ਟ ਤੇ ਪ੍ਰਭਾਵਸ਼ਾਲੀ ਰੂਪ ‘ਚ ਪਰਗਟ ਕਰਨ ਲਈ ਮਾਤ ਭਾਸ਼ਾ ਹੀ ਅਨਕੂਲ ਮਾਧਿਅਮ ਹੋ ਸਕਦਾ ਹੈ। ਕਲਚਰਲ ਸਪੈਸਿਫਿਕ, ਕਲਚਰਲੀ ਸੈਂਸਿਟਿਵ ਸਰਵਿਸਿਜ਼ ਤੋਂ ਅਸਲ ਚ ਏਹੀ ਭਾਵ ਹੈ ਜਿਥੇ ਸਰਵਿਸ ਪ੍ਰਾਪਤ ਕਰਨ ਦੇ ਮੂਲ ਵਿਸਵਾਸ, ਸੰਸਕਾਰ ਤੇ ਨਿਜ ਉਸਾਰੀ ਦੇ ਢਾਂਚੇ ਨੂੰ ਸਮਝਿਆ ਜਾ ਸਕੇ ਤੇ ਉਸ ਸਮਝ ਨੂੰ ਇਲਾਜ ਲਈ ਵਰਤੀ ਵਿਗਿਆਨਿਕ ਤਕਨੀਕ ਵਿੱਚ ਸ਼ਾਮਲ ਕਿਤਾ ਜਾ ਸਕੇ।

## ਦਰਪੇਸ਼ ਮੁਸ਼ਕਲਾਂ ਤੇ ਸੰਭਾਵਨਾਵਾਂ

ਕਿਸੇ ਵੀ ਖੇਤਰ ਦੀ ਰੀਸਰਚ ਕਰਨ ਵਾਸਤੇ, ਕਿਸੇ ਖਾਸ ਕਿਸਮ ਦੇ ਨਾਪ ਤੋਲ ਤਿਆਰ ਕਰਨ ਵਾਸਤੇ ਸਭ ਤੋਂ ਪਹਿਲਾਂ ਇਨਫਰਮੇਸ਼ਨ ਦੀ ਲੋੜ ਪੈਂਦੀ ਹੈ, ਤੇ ਜੇਕਰ ਵਿਸ਼ਵ ਪੱਧਰ ਤੇ ਹੋ ਚੁੱਕੀ ਖੋਜ ਦੇ ਬਰਾਬਰ ਦਾ ਨਤੀਜਾ ਪੈਦਾ ਕਰਨਾਂ ਹੋਵੇ ਤਾਂ ਦੂਜੀਆਂ ਭਾਸ਼ਾਵਾਂ ਚ ਹੋ ਚੁਕਾ ਕੰਮ ਘੋਖਣ ਲਈ ਜਿਥੇ ਉਨ੍ਹਾਂ ਭਾਸ਼ਾਵਾਂ ਦੀ ਜਾਣਕਾਰੀ ਜ਼ਰੂਰੀ ਹੈ ਉਥੇ ਉਸ ਜਾਣਕਾਰੀ ਦੀ ਸਾਰਥਕ ਵਰਤੋਂ ਕਰਨ ਲਈ ਮਾਤ ਭਾਸ਼ਾ ਚ, ਬੌਧਿਕ ਪੱਧਰ ਦੀ ਸ਼ਬਦਾਵਲੀ ਦਾ ਗਿਆਨ ਵੀ ਉਨ੍ਹਾਂ ਹੀ ਲਾਜ਼ਮੀ ਹੈ ਪਰ ਦੂਜੇ ਪਾਸੇ ਉਚੀ ਵਿਦਿਆ ਦਾ ਸਮੁੱਚਾ ਸਲੇਬਸ ਪੰਜਾਬੀ ਵਿੱਚ ਹੋਣ ਦੇ ਸਵਾਲ ਨੂੰ ਵੱਡੀਆਂ ਪ੍ਰੈਕਟੀਕਲ ਤੇ ਰਾਜਨੀਤਕ ਵੰਗਾਰਾਂ ਨੂੰ ਸਮਝਣਾਂ ਤੇ ਸਮਾਪਾਨ ਕਰਨਾਂ ਅਜੇ ਬਾਕੀ ਹੈ।

## ਸਲਾਹ ਤੇ ਸੁਝਾਓ

ਪਰਾਇਮਰੀ ਸਕੂਲ ਤੱਕ ਪਹੁੰਚਣ ਤੋਂ ਪਹਿਲਾਂ ਬੱਚਾ ਕਿਸੇ ਹੱਦ ਤੱਕ ਸੁੰਘਣ, ਸਪਰਸ਼, ਤੇ ਮਹਿਸੂਸ ਕਰਨ ਜਿਹੀਆਂ ਸ਼ਕਤੀਆਂ ਪ੍ਰਤੀ ਪਹਿਚਾਣ ਚਿੰਨ ਵਜੋਂ ਧੁੰਦਲੇ ਜਿਹੇ ਮਾਨਸਿਕ ਚਿਤਰ ਬਣਾ ਚੁੱਕਾ ਹੁੰਦਾ ਹੈ ਜੋ ਵੱਧਦੀ ਉਮਰ ਦੇ ਤੁਜ਼ਰਬਿਆਂ ਤੇ ਉਨ੍ਹਾਂ ਵਿੱਚ ਨਾਲ ਪਰਪੱਕ ਹੁੰਦੇ ਨੇ। ਇਸ ਮੂਲ ਪਹਿਲੂ ਨੂੰ ਮੁੱਖ ਰੱਖ ਕੇ ਜੇਕਰ ਬਚਪਨ ਵਿੱਚ ਖੇਡਣ ਵਾਲੀਆਂ ਵਸਤਾਂ ਤੋਂ ਲੈ ਕੇ ਬਾਲ ਜਗਤ ਨਾਲ ਸੰਬੰਧਤ ਸਮੁੱਚਾ ਵਤਾਵਰਣ ਉਸਾਰਿਆ ਜਾਵੇ, ਖਾਣ ਪੀਣ, ਸੌਣ, ਜਾਗਣ ਨੂੰ ਇਸ ਢਾਂਚੇ ਦਾ ਅਨਿੱਖੜਵਾਂ ਅੰਗ ਬਣਾਇਆ ਜਾਵੇ, ਨਿੱਕੇ ਨਿੱਕੇ ਸੰਕੰਲਪ ਉਸਾਰਣ ਵਿੱਚ ਸੋਚ ਨੂੰ ਤਿੱਖਿਆਂ ਕੀਤਾ ਜਾਵੇ ਤਾਂ ਅਜੇਹੀ ਪੜਾਈ ਜੇਕਰ ਘਰ ਵਿੱਚ

ਨਹੀਂ ਤਾਂ ਪ੍ਰਾਇਮਰੀ ਸਕੂਲ ਤੋਂ ਵਿੱਚ ਸ਼ੁਰੂ ਹੋਣੀਂ ਲਾਜ਼ਮੀਂ ਬਣਦੀ ਹੈ। ਇਸ ਤੋਂ ਅੱਗੇ ਬੱਚਿਆਂ ਲਈ ਸਾਈਕੋਲੋਜੀਕਲ ਲਬੈਂਟਰੀਜ਼ ਤਿਆਰ ਕੀਤੀਆਂ ਜਾਣ ਜਿਥੇ ਵੱਖਰੇ ਤਰੀਕਿਆਂ ਨਾਲ ਸੋਚ ਨੂੰ ਵਰਤਣ ਦਾ ਅਭਿਆਸ ਕਰਾਇਆ ਜਾ ਸਕੇ।

## ਬਾਕੀ ਪਏ ਸਵਾਲ

ਜਿਹੜੇ ਲੋਗ ਇੰਨ੍ਟਰਪਰੇਟਰਜ਼ ਦੀ ਮਦਦ ਨਾਲ ਮਨ ਦੀ ਗੱਲ ਜਾਂ ਗਹਿਰੇ ਅਨੁਭਵ ਸਾਂਝੇ ਕਰਨ ਦੀ ਕੋਸ਼ਿਸ਼ ਕਰਦੇ ਨੇ ਉਨ੍ਹਾਂ ਦੀ ਸਮੱਸਿਆ ਕਿੰਨੀ ਕੁ ਹੱਲ ਹੁੰਦੀ ਹੈ? ਸਾਈਨ ਲੈਗੁਏਜ਼ ਕੀ ਹੈ? ਕੀ ਗੁੰਗਾ, ਬੋਲਾ ਤੇ ਅੰਨਾਂ ਬੰਦਾ ਵਿਗਿਆਨਿਕ ਸੋਚ ਦਾ ਧਾਰਨੀ ਹੋ ਸਕਦੈ? ਦੂਜੇ ਪਾਸੇ ਸਭ ਤਰਾਂ ਨਾਲ ਸਿਹਤਮੰਦ ਬੰਦਾ ਏਸ ਪਹਿਲੇ ਇਨਸਾਨ ਨਾਲੋਂ ਕਿਵੇਂ ਤੇ ਕਿੰਨਾਂ ਕੁ ਅੱਗੇ ਹੋ ਸਕਦੈ। ਕੀ ਮਾਂ ਦੇ ਗਰਭ ਵਿੱਚ ਬੱਚੇ ਤੇ ਮਾਂ ਦੀ ਬੋਲੀ ਦਾ, ਸੋਚਣ ਢੰਗ ਦਾ, ਅਸਰ ਪੈਂਦਾ ਹੈ, ਜੇਕਰ ਹੈ ਤਾਂ ਕਿਸ ਹੱਦ ਤੱਕ?

ਆਮ ਤੇ ਵਿਗਿਆਨਕ ਸੋਚ ਦੇ ਅੰਤਰ ਦਾ ਕੀ ਮਾਪਦੰਡ ਹੈ? ਕੀ ਅਜਿਹੀ ਸੋਚ ਕਿਸੇ ਖਾਸ ਭਾਸ਼ਾ ਦੀ ਮੁਖਾਜ਼ ਹੈ ਜਾਂ ਨਹੀਂ, ਇਹ ਕਿਵੇਂ ਸਿੱਧ ਕੀਤਾ ਜਾ ਸਕੇ। ਵਿਗਿਆਨਿਕ ਸੰਦਰਭ 'ਚ ਸੋਚ ਨੂੰ ਪ੍ਰਫ਼ੁਲਤ ਕਰਨ ਲਈ ਤੇ ਪ੍ਰਗਟਾਏ ਜਾਣ ਵਾਲੇ ਸੂਤਰਾਂ, ਸਿਧਾਂਤਾਂ ਨੂੰ ਗਹਿਰਾਈ ਵਿੱਚ ਬਿਆਨ ਕਰਨ ਲਈ, ਲਾਗੂ ਕਰਨ ਲਈ ਕੀ ਮਾਤ ਭਾਸ਼ਾ ਵਿਚਾਰ ਸੰਚਾਰ ਦਾ ਮਾਧਿਅਮ ਹੋ ਹਕਦੀ ਹੈ?

ਜਕਰੇ ਹੈ ਤਾਂ ਕਿਸ ਹੱਦ ਤੱਕ, ਜੇ ਨਹੀਂ ਤਾਂ ਕਿਉਂ। ਨਵ ਜਨਮੇ ਬੱਚੇ ਦਾ ਵਾਤਾਵਰਣ ਤੇ ਜਨਮ ਸਮੇਂ ਤੋਂ ਪ੍ਰਾਪਤ ਹੋਈਆਂ ਸਹੂਲਤਾਂ ਕਿਸੇ ਹੱਦ ਤੱਕ ਬੱਚੇ ਦੀ ਮੁਢਲੀ ਵਿਦਿਆ ਦਾ ਕੁਝ ਕੁ ਖਾਕਾ ਤਿਆਰ ਦੇਂਦੀਆਂ ਹਨ। ਇਸ ਤੋਂ ਬਾਅਦ ਪਾਲਣ ਪੋਸਣ ਵਾਲਿਆਂ ਦੀ ਸੋਚ ਪੱਧਰ ਦਾ ਆਪਣਾਂ ਪ੍ਰਭਾਵ ਰਹਿੰਦਾ ਹੈ। ਪਰ ਜੇਹੜੇ ਲੋਗਾਂ ਦੀ ਬੋਲੀ ਸਮੁੱਚਾ ਸਮਾਂ ਇਕ ਹੀ ਰਹਿੰਦੀ ਹੈ ਕੀ ਉਹ ਸਾਰੇ ਵਿਗਿਆਨਿਕ ਸੋਚ ਦੇ ਧਾਰਨੀ ਹੋਣਗੇ?

## ਸਾਰ ਅੰਸ਼

ਵੱਡੀ ਗਿਣਤੀ 'ਚ ਬੱਚਿਆਂ ਵਿੱਚ ਵਿਗਿਆਨਿਕ ਸੋਚ ਉਕਸਾਉਣ ਅਤੇ ਪਰਪੱਕ ਕਰਨ ਵਾਸਤੇ ਮਾਤ ਭਾਸ਼ਾ ਦੀ ਵਰਤੋਂ ਇਸ ਕਰਕੇ ਵੱਧ ਸਹਾਇਕ ਹੁੰਦੀ ਹੈ ਕਿ ਗਰੂਪ ਦੇ ਤੌਰ ਤੇ ਬਣ ਰਹੀ ਸਮਝ ਨੂੰ ਸ਼ਾਂਝਾ ਕਰਨ ਨਾਲ ਬਲ, ਸੋਚਣ ਸ਼ਕਤੀ ਬਲ ਨੂੰ ਪ੍ਰਮਾਣਿਕ ਪੱਧਰ ਤੇ (ਐਵੀਡੈਂਸ ਬੇਸ) ਬਲ ਮਿਲਦਾ ਹੈ ਜੋ ਵਿਗਿਆਨ ਦੀਆਂ ਮੁਢਲੀਆਂ ਸ਼ਰਤਾਂ ਵਿੱਚੋਂ ਇੱਕ। ਇਸ ਤਰਾਂ ਜੇਕਰ ਬੱਚਿਆਂ ਨੂੰ ਬਚਪਨ ਤੋਂ ਵੱਖ ਵੱਖ ਤਰੀਕਿਆਂ ਨਾਲ ਸੋਚਣ ਲਈ ਉਤਸ਼ਾਹਿਤ ਕਤਿਆ ਜਾਵੇ ਤਾਂ ਭਾਸ਼ਾਂ ਵੀ ਆਪਣੇ ਆਪ ਹਾਣ ਦੀ ਸ਼ਬਦਾਵਲੀ ਸਮੇਤ ਪ੍ਰਫੁੱਲਤ ਹੋਵੇਗੀ। ਬੱਚਿਆਂ ਨੂੰ ਵੱਡੀ ਪੱਧਰ ਤੇ ਅੱਜ ਮੀਡੀਆ ਹੀ ਪ੍ਰਭਾਵਤ ਕਰ ਰਿਹਾ ਜੇਕਰ ਸਮੁੱਚੇ ਮੀਡੀਆ ਦੀ ਬੋਲੀ ਤੇ ਪ੍ਰਚਾਰ ਦਾ ਢੰਗ ਵਿਗਿਆਨਿਕ ਹੋਵੇਗਾ ਤਾਂ, ਤੇ ਏਸ ਤਰਾਂ ਮੀਡੀਆ ਨੂੰ ਮਾਤ ਭਾਸ਼ਾ ਦੇ ਹਿੱਤ ਵਿੱਚ ਹੀ ਨਹੀਂ ਸਗੋਂ ਸੰਸਾਰ ਪੱਧਰ ਤੇ ਵਿਗਿਆਨ ਸੰਬੰਧੀ ਵਾਰਤਾਲਾਪ ਰਚਾਉਣ ਵਿੱਚ ਵੀ ਸਹਾਇਤਾ ਵਜੋਂ ਵਰਤਿਆ ਜਾ ਸਕਦਾ।

ਸੋਚ ਅਤੇ ਸ਼ਬਦਾਵਲੀ ਦਾ ਬਰਾ-ਬਰਾਬਰ ਸੰਚਾਰ ਵਿਗਿਆਨਿਕ ਵਿਸ਼ਿਆ ਨੂੰ ਘੋਖਣ ਤੇ ਸਮਝਣ ਵਾਸਤੇ ਲਾਜ਼ਮੀ ਹੈ ਤਾਂ ਹੀ ਸੰਸਾਰ ਪੱਧਰ ਤੇ ਹੋਣ ਵਾਲੀਆਂ ਬੋਧਿਕ ਡਿਸਕਸ਼ਨਜ਼ ਜਾਂ ਮੁਕਾਬਲਿਆਂ ਚ ਕੈਮਨ ਸੈਂਸ ਦੀ ਵਰਤੋਂ ਕੀਤੀ ਜਾ ਸਕਦੀ ਹੈ, ਤਰਕ ਪੇਸ਼ ਕੀਤਾ ਜਾ ਸਕਦਾ ਹੈ

ਹਵਾਲੇ:

Language Changes Implicit Associations between Ethnic Groups and Evaluation in Bilinguals. Shai Danziger and Robert Ward in Psychological Science, Vol. 21, No. 6, pages 799–800; June 2010.

How Language shapes Thought.(The Language we speak affect our perception of the World) By Lera Boroditsky ( February 2011, ScientificAmerican.com 63 ) Lera Boroditsky is an assistant professor of cognitive psychology at Stanford University and editor in chief of Frontiers in Cultural Psychology. Her lab conducts research around the world, focusing on mental representation and the effects of language on cognition.

**Mother Tongue as Medium of Instruction for science.( Dr.J.V. Narlikar, Tata Institute of Fundamental Research,Bombay**